

Te Pae Tata I ਅੰਤਰਿਮ ਨਿਉਜ਼ੀਲੈਂਡ ਹੈਲਥ ਪਲਾਨ 2022

Te Pae Tata | ਅੰਤਰਿਮ ਨਿਉਜ਼ੀਲੈਂਡ ਹੈਲਥ ਪਲਾਨ 2022 ਇੱਕ ਰਸਮੀ ਦਸਤਾਵੇਜ਼ ਹੈ ਜੋ Te Whatu Ora – ਹੈਲਥ ਨਿਉਜ਼ੀਲੈਂਡ ਅਤੇ Te Aka Whai Ora – Māori ਹੈਲਥ ਅਥਾਰਟੀ ਲਈ ਪਹਿਲੇ ਦੋ ਸਾਲਾਂ ਦੀ ਕਾਰਵਾਈ ਨੂੰ ਨਿਰਧਾਰਤ ਕਰਦਾ ਹੈ ਕਿਉਂਕਿ ਅਸੀਂ Aotearoa ਨਿਉਜ਼ੀਲੈਂਡ ਵਿੱਚ ਸਿਹਤ ਸੰਭਾਲ ਨੂੰ ਬਦਲਦੇ ਹਾਂ।

Te Pae Tata ਇੱਕ ਟਿਕਾਉ ਅਤੇ ਕਿਫਾਇਤੀ, ਏਕੀਕ੍ਰਿਤ ਸਿਹਤ ਪ੍ਰਣਾਲੀ ਦੀ ਨੀਂਹ ਬਣਾਉਣ ਲਈ ਅਸੀਂ ਵੱਖਰੇ ਢੰਗ ਨਾਲ ਕੀ ਕਰਾਂਗੇ, ਦੇ ਪਹਿਲੇ ਕਦਮਾਂ ਦੀ ਰੂਪਰੇਖਾ ਦੱਸਦੀ ਹੈ ਜੋ Aotearoa ਦੇ ਸਾਰੇ ਲੋਕਾਂ ਅਤੇ ਭਾਈਚਾਰਿਆਂ ਦੀ ਬਿਹਤਰ ਸੇਵਾ ਕਰਦੀ ਹੈ।

ਅਗਲੇ ਦੋ ਸਾਲਾਂ ਵਿੱਚ ਅਸੀਂ ਹੇਠਾਂ ਦਿੱਤੇ ਖੇਤਰਾਂ 'ਤੇ ਧਿਆਨ ਕੇਂਦਰਿਤ ਕਰਾਂਗੇ:

- Pae ora – ਸਾਡੇ ਭਾਈਚਾਰਿਆਂ ਵਿੱਚ ਬਿਹਤਰ ਸਿਹਤ ਅਤੇ ਤੰਦਰੁਸਤੀ
- Kahu Taurima – ਜਣੇਪਾ ਅਤੇ ਸੁਰੂਆਤੀ ਸਾਲ
- Mate pukupuku – ਕੈਂਸਰ ਨਾਲ ਜੀ ਰਹੇ ਲੋਕ
- Māuiuitanga taumaha – ਪੁਰਾਣੀਆਂ ਸਿਹਤ ਸਥਿਤੀਆਂ ਨਾਲ ਜੀ ਰਹੇ ਲੋਕ
- Oranga hinengaro – ਮਾਨਸਿਕ ਪਰੇਸ਼ਾਨੀ, ਬੀਮਾਰੀਆਂ ਅਤੇ ਨਸ਼ਿਆਂ ਨਾਲ ਜੀ ਰਹੇ ਲੋਕ
- ਸਿਹਤ ਨਤੀਜਿਆਂ ਦੀ ਬਰਾਬਰੀ ਵਿੱਚ ਸੁਧਾਰ ਕਰੋ – Māori, Pacific ਲੋਕਾਂ ਅਤੇ Tāngata whaikaha ਲਈ pae ora ਨੂੰ ਬਿਹਤਰ ਬਣਾਉਣ ਲਈ ਪ੍ਰਦਾਨ ਕਰੋ | ਅਪਾਹਜ ਲੋਕ।

PAE ORA | ਸਾਡੇ ਭਾਈਚਾਰਿਆਂ ਵਿੱਚ ਬਿਹਤਰ ਸਿਹਤ ਅਤੇ ਤੰਦਰੁਸਤੀ

ਜਦੋਂ ਲੋਕ ਇੱਕ ਸੰਮਲਿਤ ਭਾਈਚਾਰੇ ਦਾ ਹਿੱਸਾ ਮਹਿਸੂਸ ਕਰਦੇ ਹਨ, ਸੁਰੱਖਿਅਤ, ਚੰਗੀ-ਗੁਣਵੱਤਾ ਵਾਲੀ ਰਿਹਾਇਸ਼ ਤੱਕ ਪਹੁੰਚ ਕਰਦੇ ਹਨ, ਅਤੇ ਚੰਗੇ ਪੋਸ਼ਣ ਅਤੇ ਭਾਵਨਾਤਮਕ ਸਹਾਇਤਾ ਨਾਲ ਸਰਗਰਮ ਹੁੰਦੇ ਹਨ, ਤਾਂ ਲੋਕ ਸਿਹਤਮੰਦ ਜੀਵਨ ਜੀਉਣਗੇ।

ਸੁਧਾਰੀ ਹੋਈ ਭਾਈਚਾਰਕ ਤੰਦਰੁਸਤੀ ਵਿੱਚ ਹੋਰ ਏਜੰਸੀਆਂ ਅਤੇ ਸੰਸਥਾਵਾਂ ਦੇ ਨਾਲ-ਨਾਲ iwi, hapū, ਭਾਈਚਾਰੇ, ਸਥਾਨਕ ਸਰਕਾਰਾਂ, ਸਿਹਤ ਅਤੇ ਸਮਾਜਿਕ ਸੇਵਾਵਾਂ ਸ਼ਾਮਲ ਹੋਣਗੀਆਂ।

ਸਾਡੇ COVID-19 ਜਵਾਬ ਨੇ ਦਿਖਾਇਆ ਹੈ ਕਿ ਭਾਈਚਾਰਿਆਂ ਕੋਲ ਸਿਹਤ ਨੂੰ ਬਿਹਤਰ ਬਣਾਉਣ ਅਤੇ ਬਿਮਾਰੀ ਨੂੰ ਰੋਕਣ ਲਈ ਜਲਦੀ ਦਖਲ ਦੇਣ ਦੀ ਤਾਕਤ ਅਤੇ ਸਮਰੱਥਾ ਹੈ। ਅਗਲੇ ਦੋ ਸਾਲਾਂ ਵਿੱਚ ਅਸੀਂ ਤੰਦਰੁਸਤੀ ਦਾ ਸਮਰਥਨ ਕਰਨ ਲਈ ਇੱਕ ਰੋਕਥਾਮ ਅਤੇ ਕਿਰਿਆਸ਼ੀਲ ਪਹੁੰਚ ਅਪਣਾਉਂਦੇ ਹੋਏ, ਇਹਨਾਂ ਪ੍ਰਾਪਤੀਆਂ 'ਤੇ ਨਿਰਮਾਣ ਕਰਾਂਗੇ।

ਟੀਚੇ

- ਸਿਹਤ ਪ੍ਰਣਾਲੀ ਹਰ ਕਿਸੇ ਲਈ ਸਿਹਤ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਲੋਕਾਂ ਅਤੇ whānau ਦੀਆਂ ਲੋੜਾਂ, ਸ਼ਕਤੀਆਂ ਅਤੇ ਇੱਛਾਵਾਂ ਦਾ ਜਵਾਬ ਦੇਵੇਗੀ।
- ਲੋਕਾਂ ਅਤੇ whānau ਨੂੰ ਉਹਨਾਂ ਦੀ ਆਪਣੀ ਤੰਦਰੁਸਤੀ ਦੀ ਜ਼ਿੰਮੇਵਾਰੀ ਲੈਣ, ਅਤੇ ਉਹਨਾਂ ਦੇ ਭਾਈਚਾਰਿਆਂ ਨਾਲ ਚੰਗੀ ਤਰ੍ਹਾਂ ਰਹਿਣ ਅਤੇ ਜੁੜੇ ਰਹਿਣ ਲਈ ਸਹਾਇਤਾ ਕੀਤੀ ਜਾਵੇਗੀ।
- ਮੁੱਢਲੀ ਸਿਹਤ ਸੰਭਾਲ ਸੇਵਾਵਾਂ ਸਾਰੇ ਭਾਈਚਾਰਿਆਂ ਲਈ ਪਹੁੰਚਯੋਗ, ਕਿਫਾਇਤੀ ਅਤੇ ਢੁਕਵੀਆਂ ਹੋਣਗੀਆਂ।
- ਸਥਾਨਕ ਭਾਈਚਾਰਿਆਂ ਕੋਲ iwi ਸਾਝੇਦਾਰੀ ਅਤੇ ਸਥਾਨਕ ਨੈਟਵਰਕ ਦੁਆਰਾ ਸਿਹਤ ਸੇਵਾਵਾਂ ਵਿੱਚ ਇੱਕ ਮਜ਼ਬੂਤ ਜਵਾਬ ਹੋਵੇਗਾ।

KAHU TAURIMA | ਜਣੇਪਾ ਅਤੇ ਸ਼ੁਰੂਆਤੀ ਸਾਲ

ਬੱਚੇ ਦੇ ਪਹਿਲੇ 2,000 ਦਿਨ ਉਨ੍ਹਾਂ ਦੇ ਪੂਰੇ ਭਵਿੱਖ ਦੀ ਨੀਂਹ ਰੱਖਦੇ ਹਨ। ਇਹ ਇਕ ਨਾਜ਼ੁਕ ਅਵਧੀ ਹੈ ਜੋ ਜੀਵਨ ਭਰ ਸਿਹਤ ਅਤੇ ਤੰਦਰੁਸਤੀ ਦਾ ਪ੍ਰਭਾਵ ਪਾਉਂਦੀ ਹੈ।

ਅਗਲੇ ਦੋ ਸਾਲਾਂ ਵਿੱਚ, ਕੰਮ ਦਾ Kahu Taurima ਪ੍ਰੋਗਰਾਮ ਨਵਜਨਮੇ ਬੱਚਿਆਂ, ਛੋਟੇ ਬੱਚਿਆਂ ਅਤੇ ਉਨ੍ਹਾਂ ਦੇ whānau ਲਈ ਸੇਵਾਵਾਂ ਅਤੇ ਸਹਾਇਤਾ ਵਿੱਚ ਸੁਧਾਰ ਕਰਨ ਲਈ ਕਦਮ ਚੁੱਕੇਗਾ।

ਟੀਚੇ

- ਜਣੇਪਾ ਅਤੇ ਸ਼ੁਰੂਆਤੀ ਸਾਲਾਂ ਦੀਆਂ ਸਿਹਤ ਸੇਵਾਵਾਂ, ਗਰਭਧਾਰਨ ਤੋਂ ਲੈ ਕੇ ਪੰਜ ਸਾਲ ਦੀ ਉਮਰ ਤੱਕ ਦੇ ਬੱਚੇ ਦੇ ਪਹਿਲੇ 2,000 ਦਿਨਾਂ ਲਈ, ਸਾਰੇ whānau ਲਈ ਏਕੀਕ੍ਰਿਤ, ਸੰਪੂਰਨ ਅਤੇ ਸੱਭਿਆਚਾਰਕ ਤੌਰ 'ਤੇ ਉਚਿਤ ਹੋਣਗੀਆਂ।
- ਜਣੇਪਾ ਅਤੇ ਸ਼ੁਰੂਆਤੀ ਸਾਲਾਂ ਦੀਆਂ ਸੇਵਾਵਾਂ ਜੋ ਕਿ Te Ao Māori, whānau-ਕੇਂਦਰਿਤ ਅਤੇ Pacific fanau-ਕੇਂਦਰਿਤ ਹਨ ਵਧੇਰੇ ਆਸਾਨੀ ਨਾਲ ਉਪਲਬਧ ਹੋਣਗੀਆਂ।
- ਲੋਕਾਂ ਕੋਲ ਮਾਵਾਂ ਦੀ ਮਾਨਸਿਕ ਸਿਹਤ ਅਤੇ ਦੇਖਭਾਲ ਦੇ ਤੰਦਰੁਸਤੀ ਮਾਰਗਾਂ ਤੱਕ ਬਿਹਤਰ ਪਹੁੰਚ ਹੋਵੇਗੀ, ਜਿਸ ਵਿੱਚ ਸੋਗ ਅਤੇ ਮਾਹਰ ਮਾਨਸਿਕ ਸਿਹਤ ਸੇਵਾਵਾਂ ਤੱਕ ਪਹੁੰਚ ਸ਼ਾਮਲ ਹੈ।
- ਲੰਬੇ ਸਮੇਂ ਦੀ ਦਖਲਅੰਦਾਜ਼ੀ ਅਤੇ ਰੋਕਥਾਮ ਸੇਵਾਵਾਂ ਪ੍ਰਦਾਨ ਕਰਨ ਦੇ ਤਰੀਕੇ ਲੱਭਣ ਸਮੇਤ, wāhine hapū ਜਨਮ ਤੋਂ ਪਹਿਲਾਂ ਅਤੇ ਜਨਮ ਦੀ ਦੇਖਭਾਲ ਲਈ ਚਾਰੇ ਪਾਸੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

MATE PUKUPUKU | ਕੈਂਸਰ ਵਾਲੇ ਲੋਕ

ਹਰ ਸਾਲ ਲਗਭਗ 23,000 ਲੋਕ ਕੈਂਸਰ ਨਾਲ ਪੀੜਤ ਹੁੰਦੇ ਹਨ ਅਤੇ 10,000 ਇਸ ਬਿਮਾਰੀ ਨਾਲ ਮਰਦੇ ਹਨ। ਸਾਡੇ ਲਈ ਰੋਕਥਾਮ ਅਤੇ ਬਚਾਅ ਦਰਾਂ ਵਿੱਚ ਸੁਧਾਰ ਕਰਨ ਦੇ ਮੌਕੇ ਹਨ, ਖਾਸ ਤੌਰ 'ਤੇ Māori ਅਤੇ Pacific ਲੋਕਾਂ ਲਈ।

ਕੈਂਸਰ ਦੇ ਮਰੀਜ਼ ਅਤੇ ਉਹਨਾਂ ਦੇ whānau ਅਨੁਕੂਲਿਤ, ਸੰਪੂਰਨ, ਉੱਚ-ਗੁਣਵੱਤਾ ਵਾਲੀਆਂ ਸੇਵਾਵਾਂ ਚਾਹੁੰਦੇ ਹਨ। ਅਗਲੇ ਦੋ ਸਾਲਾਂ ਵਿੱਚ, ਅਸੀਂ ਰੋਕਥਾਮ ਤੋਂ ਲੈ ਕੇ ਪੈਲੀਏਟਿਵ ਕੇਅਰ ਤੱਕ ਬਰਾਬਰ, ਉੱਚ-ਗੁਣਵੱਤਾ ਵਾਲੀਆਂ ਕੈਂਸਰ ਦੇਖਭਾਲ ਸੇਵਾਵਾਂ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਕਰਾਂਗੇ, ਜਿਸ ਤੱਕ ਹਰ ਕੋਈ ਪਹੁੰਚ ਕਰ ਸਕਦਾ ਹੈ।

ਟੀਚੇ

- ਹਰ ਕਿਸੇ ਦੀ ਉੱਚ-ਗੁਣਵੱਤਾ ਵਾਲੀ ਕੈਂਸਰ ਦੇਖਭਾਲ ਤੱਕ ਪਹੁੰਚ ਹੋਵੇਗੀ, ਭਾਵੇਂ ਉਹ ਕਿਤੇ ਵੀ ਰਹਿੰਦਾ ਹੋਵੇ। ਇਸ ਵਿੱਚ ਕੈਂਸਰ ਦੀ ਰੋਕਥਾਮ ਸੇਵਾਵਾਂ, ਬਿਹਤਰ ਤਸ਼ਖੀਸ ਵਿਕਲਪ ਅਤੇ ਸਮੇਂ ਸਿਰ, ਉੱਚ-ਗੁਣਵੱਤਾ ਵਾਲੇ ਇਲਾਜ ਤੱਕ ਬਿਹਤਰ ਪਹੁੰਚ ਸ਼ਾਮਲ ਹੈ।
- ਕੈਂਸਰ ਦੀ ਦੇਖਭਾਲ ਦੇ ਸਾਰੇ ਪੜਾਵਾਂ ਵਿੱਚ ਦੇਖਭਾਲ ਦੀ ਸਪੁਰਦਗੀ ਬਰਾਬਰ ਹੋਵੇਗੀ, ਰੋਕਥਾਮ ਤੋਂ ਰਾਹਤ, ਜੀਵਨ ਦੇ ਅੰਤ ਤੱਕ ਦੇਖਭਾਲ ਅਤੇ ਬਚਾਅ ਤੱਕ।
- ਹੋਰ Māori ਅਤੇ Pacific ਕਮਿਊਨਿਟੀ ਪ੍ਰਦਾਤਾ ਛਾਤੀ ਦੇ ਕੈਂਸਰ, ਸਰਵਾਈਕਲ ਕੈਂਸਰ ਅਤੇ ਅੰਤੜੀਆਂ ਦੇ ਕੈਂਸਰ ਦੀ ਜਾਂਚ ਵਿੱਚ Māori ਅਤੇ Pacific ਭਾਗੀਦਾਰੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ।
- ਉੱਚ-ਗੁਣਵੱਤਾ, ਟਿਕਾਊ ਸੇਵਾਵਾਂ ਨੂੰ ਕਾਇਮ ਰੱਖਦੇ ਹੋਏ, ਕੈਂਸਰ ਦੇ ਮਰੀਜ਼ਾਂ ਲਈ ਦੇਖਭਾਲ ਦੇ ਵਿਕਲਪ ਜਿੰਨਾ ਸੰਭਵ ਹੋ ਸਕੇ ਘਰ ਦੇ ਨੇੜੇ ਹੋਣਗੇ।

MĀUIUITANGA TAUMAHA | ਪੁਰਾਣੀਆਂ ਸਿਹਤ ਸਥਿਤੀਆਂ ਨਾਲ ਜੀ ਰਹੇ ਲੋਕ

ਨਿਊਜ਼ੀਲੈਂਡ ਦੇ ਚਾਰ ਵਿੱਚੋਂ ਇੱਕ ਵਿਅਕਤੀ ਕਈ ਪੁਰਾਣੀਆਂ ਸਿਹਤ ਸਥਿਤੀਆਂ ਨਾਲ ਜੀਉਂਦਾ ਹੈ ਜੋ ਅਕਸਰ ਕਈ ਪੀੜ੍ਹੀਆਂ ਦੁਆਰਾ ਇੱਕੋ whānau ਵਿੱਚ ਅਨੁਭਵ ਕੀਤੇ ਜਾਂਦੇ ਹਨ – ਜਿਵੇਂ ਕਿ ਸੂਗਰ, ਦਿਲ ਦੀ ਬਿਮਾਰੀ, ਸਟ੍ਰੋਕ, ਸਾਹ ਦੀ ਬਿਮਾਰੀ ਅਤੇ ਗਠੀਆਂ।

ਇਹਨਾਂ ਸਥਿਤੀਆਂ ਨਾਲ ਨਜਿੱਠਣ ਦਾ ਸਾਡੇ ਲਈ ਸਭ ਤੋਂ ਵਧੀਆ ਤਰੀਕਾ ਹੈ ਲੋਕਾਂ ਅਤੇ ਉਹਨਾਂ ਦੇ whānau ਦਾ ਸਮਰਥਨ ਕਰਨਾ ਅਤੇ ਇਹਨਾਂ ਬਿਮਾਰੀਆਂ ਦੇ ਬੋਝ ਨੂੰ ਘੱਟ ਕਰਨ ਲਈ ਸਿਹਤਮੰਦ ਜੀਵਨ ਬਤੀਤ ਕਰਨਾ। Te Pae Tata ਅਗਲੇ ਦੇ ਸਾਲਾਂ ਵਿੱਚ ਇਸ ਪ੍ਰੋਗਰਾਮ ਲਈ ਟੀਚਿਆਂ ਅਤੇ ਕਾਰਵਾਈਆਂ ਦੀ ਰੂਪਰੇਖਾ ਦੱਸਦਾ ਹੈ।

ਟੀਚੇ

- ਸਿਹਤ ਸੇਵਾਵਾਂ ਅਤੇ ਪ੍ਰਦਾਤਾ ਪ੍ਰਭਾਵਿਤ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ, ਹਸਪਤਾਲ ਵਿੱਚ ਠਹਿਰਨ ਦੀ ਜ਼ਰੂਰਤ ਨੂੰ ਘਟਾਉਣ ਲਈ whānau ਦੇ ਨਾਲ ਕੰਮ ਕਰਨਗੇ।
- ਸੂਗਰ, ਕਾਰਡੀਓਵੈਸਕੁਲਰ ਬਿਮਾਰੀਆਂ, ਸਾਹ ਦੀਆਂ ਸਥਿਤੀਆਂ, ਸਟ੍ਰੋਕ ਅਤੇ ਗਠੀਏ ਲਈ ਪਹੁੰਚਯੋਗ ਅਤੇ ਰਾਸ਼ਟਰੀ ਪੱਧਰ 'ਤੇ ਇਕਸਾਰ ਕਲੀਨਿਕਲ ਸੇਵਾਵਾਂ ਲਾਗੂ ਕੀਤੀਆਂ ਜਾਣਗੀਆਂ।
- ਸਹਾਇਤਾ ਮਾਹਿਰ ਟੀਮਾਂ ਇਹ ਯਕੀਨੀ ਬਣਾਉਣ ਲਈ ਮੁੱਢਲੇ ਅਤੇ ਭਾਈਚਾਰਕ ਸੰਭਾਲ ਪ੍ਰਦਾਤਾਵਾਂ ਨਾਲ ਕੰਮ ਕਰਨਗੀਆਂ ਕਿ ਲੋਕਾਂ ਅਤੇ whānau ਨੂੰ ਲੋੜੀਂਦਾ ਇਲਾਜ ਮਿਲੇ।

ORANGA HINENGARO | ਮਾਨਸਿਕ ਪਰੇਸ਼ਾਨੀ, ਬਿਮਾਰੀਆਂ ਅਤੇ ਨਸ਼ਿਆਂ ਨਾਲ ਜੀ ਰਹੇ ਲੋਕ

ਨਿਊਜ਼ੀਲੈਂਡ ਦੇ 50 ਪ੍ਰਤੀਸ਼ਤ ਤੋਂ ਵੱਧ ਲੋਕ ਆਪਣੇ ਜੀਵਨ ਵਿੱਚ ਕਿਸੇ ਸਮੇਂ ਮਾਨਸਿਕ ਪਰੇਸ਼ਾਨੀ ਅਤੇ ਨਸ਼ਾਖੋਰੀ ਦੀਆਂ ਚੁਣੌਤੀਆਂ ਦਾ ਅਨੁਭਵ ਕਰਨਗੇ, ਜੋ ਕਿ ਉਹਨਾਂ ਦੀ ਆਪਣੀ ਅਤੇ ਉਹਨਾਂ ਦੇ whānau ਦੀ ਦੇਖਭਾਲ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਨਿਊਜ਼ੀਲੈਂਡ ਵਾਸੀਆਂ ਲਈ ਬਿਹਤਰ ਮਾਨਸਿਕ ਸਿਹਤ ਅਤੇ ਤੰਦਰੁਸਤੀ ਦਾ ਸਮਰਥਨ ਕਰਨ ਲਈ ਅਸੀਂ ਬਹੁਤ ਕੁਝ ਕਰ ਸਕਦੇ ਹਾਂ।

ਅਗਲੇ ਦੇ ਸਾਲਾਂ ਵਿੱਚ, ਅਸੀਂ ਮਾਨਸਿਕ ਸਿਹਤ ਪ੍ਰਣਾਲੀ ਦੇ ਪਰਿਵਰਤਨ ਨੂੰ ਜਾਰੀ ਰੱਖਾਂਗੇ ਜੋ He Ara Oranga ਰਿਪੋਰਟ ਤੋਂ ਬਾਅਦ ਆਈ ਹੈ, ਜਿਸ ਵਿੱਚ ਮਾਨਸਿਕ ਪਰੇਸ਼ਾਨੀ, ਬਿਮਾਰੀ ਜਾਂ ਨਸ਼ਾਖੋਰੀ ਨਾਲ ਜੀ ਰਹੇ ਹਰੇਕ ਵਿਅਕਤੀ ਲਈ ਉੱਚ-ਗੁਣਵੱਤਾ, ਬਰਾਬਰੀ ਵਾਲੀਆਂ ਸੇਵਾਵਾਂ ਨੂੰ ਲਾਗੂ ਕਰਨਾ ਅਤੇ ਵਿਸਤਾਰ ਕਰਨਾ ਸ਼ਾਮਲ ਹੈ।

ਟੀਚੇ

- ਨੌਜਵਾਨਾਂ, ਸਤਰੰਗੀ ਭਾਈਚਾਰਿਆਂ, Māori ਅਤੇ Pacific ਲੋਕਾਂ ਲਈ ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਸੇਵਾਵਾਂ ਨੂੰ ਵਧਾਇਆ ਅਤੇ ਫੈਲਾਇਆ ਜਾਵੇਗਾ।
- Te Ao Māori ਮਾਨਸਿਕ ਸਿਹਤ ਸੇਵਾਵਾਂ ਨੂੰ ਡਿਜ਼ਾਈਨ ਅਤੇ ਵਿਸਤਾਰ ਕੀਤਾ ਜਾਵੇਗਾ, ਅਤੇ ਸੇਵਾਵਾਂ ਦੀ ਬਿਹਤਰ ਪਹੁੰਚ ਅਤੇ ਚੋਣ ਉਪਲਬਧ ਹੋਵੇਗੀ।
- Pacific ਲੋਕਾਂ ਅਤੇ Tāngata whaikaha ਲਈ ਬਿਹਤਰ ਮਾਨਸਿਕ ਸਿਹਤ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ | ਅਪਾਹਜ ਲੋਕ ਅਤੇ ਯਕੀਨੀ ਬਣਾਓ ਕਿ ਸੇਵਾਵਾਂ ਉਹਨਾਂ ਲਈ ਕੰਮ ਕਰਦੀਆਂ ਹਨ।
- ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਲਈ ਸਹਾਇਤਾ ਸੇਵਾਵਾਂ ਨੂੰ ਵਧਾਇਆ ਜਾਵੇਗਾ, ਤਾਂ ਜੋ ਉਹ ਸਮਾਜ ਵਿੱਚ ਚੰਗੀ ਤਰ੍ਹਾਂ ਰਹਿ ਸਕਣ ਅਤੇ ਹਸਪਤਾਲ ਵਿੱਚ ਰਹਿਣ ਤੋਂ ਬਚ ਸਕਣ।

MĀORI ਸਿਹਤ

ਅਸੀਂ ਇੱਕ ਸਿਹਤ ਪ੍ਰਣਾਲੀ ਦਾ ਨਿਰਮਾਣ ਕਰ ਰਹੇ ਹਾਂ ਜੋ Te Tiriti o Waitangi ਨੂੰ ਇਸਦੀ ਬੁਨਿਆਦ ਦੇ ਰੂਪ ਵਿੱਚ ਸ਼ਾਮਲ ਕਰਦਾ ਹੈ, ਫੈਸਲੇ ਲੈਣ ਅਤੇ ਸਰੋਤਾਂ ਨੂੰ ਸਾਂਝਾ ਕਰਦਾ ਹੈ ਅਤੇ ਪੂਰੀ ਸਿਹਤ ਪ੍ਰਣਾਲੀ ਨੂੰ Māori ਸਿਹਤ ਬਰਾਬਰੀ ਲਈ ਜਵਾਬਦੇਹ ਬਣਾਉਂਦਾ ਹੈ।

Māori ਸਿਹਤ ਨੂੰ ਸੁਧਾਰਨ ਲਈ Te Whatu Ora ਜੋ ਕੰਮ ਕਰਦਾ ਹੈ, ਉਹ ਇਸ ਉਮੀਦ ਨੂੰ ਦਰਸਾਉਂਦਾ ਹੈ ਕਿ Māori ਸਿਹਤ ਸੁਧਾਰ ਅਤੇ ਬਰਾਬਰੀ ਹਰ ਕਿਸੇ ਦਾ ਕਾਰੋਬਾਰ ਹੈ। Te Aka Whai Ora ਇਹ ਯਕੀਨੀ ਬਣਾਏਗਾ ਕਿ ਸਾਡਾ ਸਿਸਟਮ Te Ao Māori 'ਤੇ ਮਜ਼ਬੂਤ ਫੋਕਸ ਹੈ।

ਟੀਚੇ

- Māori ਲਈ ਸਿਹਤ ਨਤੀਜਿਆਂ ਦੀ ਬਰਾਬਰੀ ਵਿੱਚ ਸੁਧਾਰ ਅਤੇ Māori ਲਈ pae ora ਵਿੱਚ ਸੁਧਾਰ 'ਤੇ ਪ੍ਰਦਾਨ ਕਰੇ।
- ਰੋਕਥਾਮ ਅਤੇ ਤੰਦਰੁਸਤੀ ਲਈ ਸਬੂਤ-ਆਧਾਰਿਤ ਨੀਤੀਆਂ ਨੂੰ ਯਕੀਨੀ ਬਣਾਓ। Māori ਦੀ ਬਰਾਬਰੀ ਅਤੇ ਸਮੁੱਚੇ ਸਿਹਤ ਸੁਧਾਰ ਨੂੰ ਪ੍ਰਾਪਤ ਕਰਨ ਲਈ ਮਜ਼ਬੂਤ ਆਬਾਦੀ ਦੀ ਸਿਹਤ ਅਤੇ ਰੋਕਥਾਮ ਮਹੱਤਵਪੂਰਨ ਹੈ।
- ਸੇਵਾਵਾਂ whānau-ਕੇਂਦਰਿਤ ਅਤੇ ਇਕਸੁਰ ਹੋਣਗੀਆਂ, ਅਤੇ ਸੁਰੱਖਿਅਤ, ਸੱਭਿਆਚਾਰਕ ਤੌਰ 'ਤੇ ਇਕਸਾਰ, ਵਿਭਿੰਨ ਅਤੇ ਸੰਮਿਲਿਤ ਸਥਾਨ ਪ੍ਰਦਾਨ ਕਰਦੀਆਂ ਹਨ।
- ਭਵਿੱਖ ਲਈ ਮੁੱਢਲੀ ਦੇਖਭਾਲ ਸੇਵਾਵਾਂ Māori ਲਈ ਪਹੁੰਚਯੋਗ, ਕਿਫਾਇਤੀ, ਉਪਲਬਧ ਅਤੇ ਉਚਿਤ ਹੋਣਗੀਆਂ।
- ਅਸੀਂ ਸਿਹਤ ਕਰੀਅਰ ਵਿੱਚ ਆਉਣ ਵਾਲੇ Māori ਦੀ ਗਿਣਤੀ ਵਧਾਵਾਂਗੇ, ਨਾਲ ਹੀ ਸਾਡੀਆਂ ਸੰਸਥਾਵਾਂ ਨੂੰ ਸੁਰੱਖਿਅਤ ਅਤੇ ਕੰਮ ਕਰਨ ਲਈ ਮਾਨਤਾ ਵਧਾਉਣ ਵਾਲੀਆਂ ਥਾਵਾਂ ਬਣਾਵਾਂਗੇ।

PACIFIC ਸਿਹਤ

ਅਸੀਂ ਜਾਣਦੇ ਹਾਂ ਕਿ ਸਿਹਤ ਪ੍ਰਣਾਲੀ ਦੇ ਬਹੁਤ ਸਾਰੇ ਖੇਤਰ Pacific ਲੋਕਾਂ, aiga, ngutuare tangata, famili, kāinga, magafaoa, kaiga, vuvale ਅਤੇ kaaiga (ਪਰਿਵਾਰਾਂ) ਅਤੇ ਭਾਈਚਾਰਿਆਂ ਲਈ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ।

ਅਗਲੇ ਦੋ ਸਾਲਾਂ ਵਿੱਚ, ਅਸੀਂ ਕੰਮ ਦੇ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੋ ਨਿਊਜ਼ੀਲੈਂਡ ਵਿੱਚ Pacific ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਚੰਗੀ ਤਰ੍ਹਾਂ ਰਹਿਣ ਵਿੱਚ ਸਹਾਇਤਾ ਕਰੇਗਾ, ਅਤੇ Pacific ਲੋਕਾਂ ਨੂੰ ਉਸ ਦੇਖਭਾਲ ਤੱਕ ਪਹੁੰਚ ਕਰਨ ਦੇ ਯੋਗ ਬਣਾਉਣ ਲਈ ਜਿਸਦੀ ਉਹਨਾਂ ਨੂੰ ਲੋੜ ਹੁੰਦੀ ਹੈ ਕਦੋਂ ਅਤੇ ਕਿੱਥੇ ਉਹਨਾਂ ਨੂੰ ਇਸਦੀ ਲੋੜ ਹੁੰਦੀ ਹੈ।

ਟੀਚੇ

- ਅਸੀਂ Pacific ਸਿਹਤ ਲਈ ਬੁਨਿਆਦ ਬਣਾਵਾਂਗੇ ਅਤੇ ਮਜ਼ਬੂਤ ਕਰਾਂਗੇ, ਅਤੇ ਇਹ ਯਕੀਨੀ ਬਣਾਵਾਂਗੇ ਕਿ ਸਿਹਤ ਪ੍ਰਣਾਲੀ ਵਿੱਚ ਫੈਸਲੇ ਲੈਣ ਵਿੱਚ Pacific ਦੀਆਂ ਆਵਾਜ਼ਾਂ ਹਨ।
- ਅਸੀਂ ਇੱਕ ਮਜ਼ਬੂਤ ਪ੍ਰਣਾਲੀ ਸਥਾਪਤ ਕਰਾਂਗੇ ਜੋ Pacific ਸਿਹਤ ਪ੍ਰਾਥਮਿਕਤਾਵਾਂ ਨੂੰ ਸੰਬੋਧਿਤ ਕਰਨ ਲਈ Pacific ਸਿਹਤ ਡੇਟਾ, ਕਲੀਨਿਕਲ ਅਤੇ ਭਾਈਚਾਰਕ ਸਮਝ ਦਾ ਸਮਰਥਨ ਕਰਦੀ ਹੈ।
- ਮਜ਼ਬੂਤ Pacific ਕਮਿਊਨਿਟੀ ਅਤੇ Pacific ਪ੍ਰਦਾਤਾ ਵਿਕਾਸ ਦਾ ਸਮਰਥਨ ਕਰਦੇ ਹੋਏ, ਅਸੀਂ ਵਧੇਰੇ ਕਮਿਊਨਿਟੀ ਦੀ ਮਲਕੀਅਤ ਵਾਲੀਆਂ ਅਤੇ ਅਗਵਾਈ ਵਾਲੀਆਂ ਸਿਹਤ ਸੇਵਾਵਾਂ ਵਿੱਚ ਨਿਵੇਸ਼ ਕਰਾਂਗੇ ਅਤੇ ਭਾਈਚਾਰਿਆਂ ਨਾਲ ਵਧੇਰੇ ਅਰਥਪੂਰਣ ਢੰਗ ਨਾਲ ਜੁੜਾਂਗੇ।
- ਅਸੀਂ ਇੱਕ ਮਜ਼ਬੂਤ Pacific ਸਿਹਤ ਕਰਮਚਾਰੀਆਂ ਦਾ ਸਮਰਥਨ ਅਤੇ ਵਿਕਾਸ ਕਰਾਂਗੇ।

TĀNGATA WHAIKAHA | ਅਪਾਹਜ ਲੋਕ

Tāngata whaikaha | ਅਪਾਹਜ ਲੋਕ Aotearoa ਨਿਊਜ਼ੀਲੈਂਡ ਦੀ ਆਬਾਦੀ ਦਾ ਲਗਭਗ ਇੱਕ ਚੌਥਾਈ ਹਿੱਸਾ ਬਣਾਉਂਦੇ ਹਨ। ਉਹ ਹਰ ਉਮਰ, ਨਸਲੀ ਅਤੇ ਸੱਭਿਆਚਾਰਕ ਸਮੂਹਾਂ, ਲਿੰਗ ਪਛਾਣਾਂ, ਲਿੰਗਕਤਾਵਾਂ, ਸਥਾਨਾਂ, ਸਮਾਜਿਕ-ਆਰਥਿਕ ਸਮੂਹਾਂ ਅਤੇ ਹਰ whānau ਅਤੇ ਭਾਈਚਾਰੇ ਨਾਲ ਸਬੰਧਤ ਹਨ।

Tāngata whaikaha ਲਈ ਢੁਕਵੀਂ, ਪਹੁੰਚਯੋਗ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਸਿਹਤ ਪ੍ਰਣਾਲੀ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ | ਅਪਾਹਜ ਲੋਕ।

ਟੀਚੇ

- Tāngata whaikaha ਲਈ ਸਾਰੀਆਂ ਸਿਹਤ ਸੇਵਾਵਾਂ ਪਹੁੰਚਯੋਗ, ਸੰਮਿਲਿਤ ਅਤੇ ਬਰਾਬਰ ਹੋਣਗੀਆਂ | ਅਪਾਹਜ ਲੋਕ।
- Tāngata whaikaha ਲਈ ਦੇਖਭਾਲ, ਮਾਰਗ ਅਤੇ ਸੇਵਾਵਾਂ ਦੇ ਸੰਮਿਲਿਤ ਮਾਡਲ | ਅਪਾਹਜ ਲੋਕ ਅਤੇ ਭਾਈਚਾਰੇ ਜਿਨ੍ਹਾਂ ਨੂੰ ਉਨ੍ਹਾਂ ਦੀ ਲੋੜ ਹੈ, ਉਪਲਬਧ ਹੋਣਗੇ।
- ਅਸੀਂ ਲੋਕਾਂ, whānau ਅਤੇ ਭਾਈਚਾਰੇ ਦੁਆਰਾ ਸੰਚਾਲਿਤ ਸਿਹਤ ਸੰਭਾਲ ਸੇਵਾਵਾਂ ਪ੍ਰਤੀ ਨਿਰੰਤਰ ਰੈਡੀਕਲ ਅਤੇ ਮਾਪਣ ਯੋਗ ਤਬਦੀਲੀ ਲਈ ਵਚਨਬੱਧ ਰਹਾਂਗੇ।
- Tāngata whaikaha | ਅਪਾਹਜ ਲੋਕਾਂ ਨੂੰ ਪ੍ਰਕਿਰਿਆਵਾਂ ਦੇ ਵਿਕਾਸ, ਯੋਜਨਾਬੰਦੀ, ਡਿਜ਼ਾਇਨ ਅਤੇ ਸਿਹਤ ਸੇਵਾਵਾਂ ਨੂੰ ਚਾਲੂ ਕਰਨ ਵਿੱਚ ਗੱਲਬਾਤ ਦੀ ਅਗਵਾਈ ਕਰਨ ਵਿੱਚ ਸਹਾਇਤਾ ਕੀਤੀ ਜਾਵੇਗੀ।